

ਤੁਰੰਤ ਰਿਲੀਜ਼ ਲਈ

## ਬ੍ਰੈਂਪਟਨ ਸਿਟੀ ਕਾਉਂਸਿਲ ਨੇ ਲਾਜ਼ਮੀ ਚਿਹਰਾ ਢਕਣਾ ਬਾਇ-ਲਾਅ ਨੂੰ ਮਨਜ਼ੂਰੀ ਦਿੱਤੀ

### ਬ੍ਰੈਂਪਟਨ ਦੇ ਨਿਵਾਸੀਆਂ ਨੂੰ ਇੱਕ ਮਿਲੀਅਨ ਗੈਰ-ਮੈਡੀਕਲ ਮਾਸਕ ਵੰਡੇ ਜਾਣਗੇ

ਬ੍ਰੈਂਪਟਨ, ਓਨਟੈਰੀਓ (9 ਜੁਲਾਈ, 2020) – ਕੋਵਿਡ-19 (COVID-19) ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਲਈ, 10 ਜੁਲਾਈ ਤੋਂ ਸ਼ੁਰੂ ਕਰਦੇ ਹੋਏ, ਬ੍ਰੈਂਪਟਨ ਵਿੱਚ ਸਾਰੀਆਂ ਇਨਡੋਰ ਜਨਤਕ ਥਾਵਾਂ ਵਿਖੇ, ਗੈਰ-ਮੈਡੀਕਲ ਮਾਸਕ (ਕੱਪੜੇ ਦੇ ਬਣੇ ਸਧਾਰਨ ਮਾਸਕ) ਪਹਿਨਣਾ ਜਾਂ ਚਿਹਰੇ ਨੂੰ ਢਕਣਾ ਲਾਜ਼ਮੀ ਹੋਵੇਗਾ।

ਪੀਲ ਪਬਲਿਕ ਹੈਲਥ (Peel Public Health) ਦੀ ਸਲਾਹ ਤੋਂ ਬਾਅਦ, ਕੱਲ੍ਹ ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਬ੍ਰੈਂਪਟਨ ਕੋਵਿਡ-19 ਸਬੰਧੀ ਲਾਜ਼ਮੀ ਚਿਹਰਾ ਢਕਣਾ (ਮੈਨਡੇਟਰੀ ਫੇਸ ਕਵਰਿੰਗਸ) ਬਾਇ-ਲਾਅ (Brampton COVID-19 Mandatory Face Coverings By-law) ਪਾਸ ਕੀਤਾ, ਜੋ 1 ਅਕਤੂਬਰ, 2020 ਤੱਕ ਲਾਗੂ ਰਹੇਗਾ। ਇਸ ਕਾਰਵਾਈ ਵਿੱਚ ਭਾਈਚਾਰੇ ਨੂੰ ਸਹਿਯੋਗ ਕਰਨ ਲਈ, ਸਿਟੀ ਨਿਵਾਸੀਆਂ ਨੂੰ ਇੱਕ ਮਿਲੀਅਨ ਗੈਰ-ਮੈਡੀਕਲ ਮਾਸਕ ਵੰਡ ਰਹੀ ਹੈ। ਇਸਦੀ ਸ਼ੁਰੂਆਤ, ਬ੍ਰੈਂਪਟਨ ਦੇ ਹਰ ਪਰਿਵਾਰ ਨੂੰ ਡਾਕ ਰਾਹੀਂ ਤਿੰਨ ਮਾਸਕ ਭੇਜਣ ਨਾਲ ਕੀਤੀ ਜਾ ਰਹੀ ਹੈ।

ਇਸ ਅਸਥਾਈ ਬਾਇ-ਲਾਅ ਦੇ ਅਧੀਨ ਜਨਤਕ ਸੰਸਥਾਨਾਂ ਅਤੇ ਕਾਰੋਬਾਰਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੋਵੇਗੀ ਕਿ ਉਹਨਾਂ ਦੇ ਨਿਯੰਤਰਣ ਵਾਲੀਆਂ ਇਨਡੋਰ ਪਬਲਿਕ ਥਾਵਾਂ ਵਿਖੇ, ਸਾਰੇ ਲੋਕ ਮਾਸਕ ਪਹਿਨ ਰਹੇ ਹਨ ਜਾਂ ਚਿਹਰਾ ਢਕ ਰਹੇ ਹਨ।

ਜਿਹਨਾਂ ਥਾਵਾਂ ਵਿਖੇ ਗੈਰ-ਮੈਡੀਕਲ ਮਾਸਕ ਪਹਿਨਣਾ ਜਾਂ ਚਿਹਰਾ ਢਕਣਾ ਜ਼ਰੂਰੀ ਹੋਵੇਗਾ, ਉਹਨਾਂ ਵਿੱਚ ਸ਼ਾਮਲ ਹਨ:

- ਰਿਟੇਲ ਸਟੋਰ, ਜਿੱਥੇ ਗਾਹਕਾਂ ਨੂੰ ਸਮਾਨ ਵੇਚਿਆ ਜਾਂਦਾ ਹੈ ਅਤੇ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ
- ਉਹ ਕਾਰੋਬਾਰ, ਜਿੱਥੇ ਮੁੱਖ ਤੌਰ ਤੇ ਭੋਜਨ ਵੇਚਿਆ ਜਾਂਦਾ ਹੈ, ਇਹਨਾਂ ਵਿੱਚ ਸ਼ਾਮਲ ਹਨ, ਰੈਸਟੋਰੈਂਟ, ਸੁਪਰਮਾਰਕੀਟਸ, ਗ੍ਰੋਸਰੀ ਸਟੋਰਸ, ਬੈਕਰੀਜ਼ ਅਤੇ ਸਹੂਲਤ ਦੇ ਸਮਾਨ ਵਾਲੇ ਸਟੋਰ
- ਚਰਚ, ਮਸਜਿਦਾਂ ਅਤੇ ਪੂਜਾ-ਪਾਠ ਵਾਲੀਆਂ ਹੋਰ ਥਾਵਾਂ, ਸਿਵਾਏ ਕੋਈ ਧਾਰਮਿਕ ਰਸਮ ਜਾਂ ਰੀਤ ਕਰਨ ਦੇ ਦੌਰਾਨ, ਜੋ ਚਿਹਰਾ ਢਕ ਕੇ ਕਰਨੀ ਉਚਿਤ ਨਾ ਹੋਵੇ
- ਇਨਡੋਰ ਭਾਈਚਾਰਕ ਅਤੇ ਮਨਪਰਚਾਵੇ ਸੰਬੰਧੀ ਫੈਸਿਲਿਟੀਜ਼
- ਸ਼ੌਪਿੰਗ ਮਾਲਸ ਜਾਂ ਇਹੋ ਜਿਹੀਆਂ ਥਾਵਾਂ, ਜਿਸ ਵਿੱਚ ਕਾਰੋਬਾਰ ਦੀਆਂ ਇੱਕ ਤੋਂ ਵੱਧ ਥਾਵਾਂ ਸ਼ਾਮਲ ਹੋਣ
- ਨਿੱਜੀ ਦੇਖਭਾਲ ਸਬੰਧੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਰੋਬਾਰ
- ਹੋਟਲਾਂ, ਮੋਟਲਾਂ ਅਤੇ ਛੋਟੀ ਮਿਆਦ ਵਾਲੀਆਂ ਹੋਰ ਰਿਹਾਇਸ਼ ਥਾਵਾਂ ਦੇ ਆਮ ਖੇਤਰ
- ਲਾਇਬ੍ਰੇਰੀਆਂ, ਮਿਊਜ਼ੀਅਮ, ਗੈਲਰੀਜ਼ ਅਤੇ ਇਹੋ ਜਿਹੀਆਂ ਹੋਰ ਫੈਸਿਲਿਟੀਜ਼
- ਬੈਂਕ ਹਾਲ, ਕਨਵੈਨਸ਼ਨਸ ਸੈਂਟਰ, ਅਰੇਨਾਜ਼, ਸਟੇਡੀਅਮ ਅਤੇ ਕਾਰਜਕਰਮਾਂ ਵਾਲੀਆਂ ਹੋਰ ਥਾਵਾਂ
- ਕੋਨਸਰਟ ਵਾਲੀਆਂ ਥਾਵਾਂ, ਥਿਏਟਰ, ਸਿਨੇਮਾ, ਕੈਸੀਨੋ ਅਤੇ ਮਨਪਰਚਾਵੇ ਸਬੰਧੀ ਹੋਰ ਸੰਸਥਾਨ
- ਓਪਨ ਹਾਊਸ, ਪੇਸ਼ਕਾਰੀ ਸੈਂਟਰ ਦੇ ਤੌਰ ਤੇ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਥਾਵਾਂ ਜਾਂ ਰਿਅਲ ਇਸਟੇਟ ਸਬੰਧੀ ਉਦੇਸ਼ਾਂ ਵਾਸਤੇ ਹੋਰ ਫੈਸਿਲਿਟੀ
- ਸਿਟੀ ਆਫ ਬ੍ਰੈਂਪਟਨ ਦੇ ਅੰਦਰ ਚੱਲਣ ਵਾਲੇ, ਨਿੱਜੀ ਟ੍ਰਾਂਸਪੋਰਟੇਸ਼ਨ ਕੰਪਨੀ ਦੇ ਵਾਹਨ
- ਮਿਊਨਿਸਿਪਲਟੀ ਦੁਆਰਾ ਸੰਚਾਲਿਤ ਬਿਲਡਿੰਗਾਂ

- ਹੋਰ ਕਾਰੋਬਾਰ, ਸੰਗਠਨ ਅਤੇ ਥਾਵਾਂ, ਜਿਹਨਾਂ ਦਾ ਸੰਚਾਲਨ ਐਮਰਜੈਂਸੀ ਆਰਡਰਸ (Emergency Orders) ਦੇ ਮੁਤਾਬਕ ਹੁੰਦਾ ਹੈ ਜਾਂ ਜਿਹਨਾਂ ਨੂੰ ਇਸਦੀ ਇਜਾਜ਼ਤ ਮਿਲੀ ਹੋ ਸਕਦੀ ਹੈ।

ਇਸ ਬਾਇ-ਲਾਅ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਅਤੇ ਕਾਰੋਬਾਰੀਆਂ ਤੇ, ਉਲੰਘਣਾ ਦੇ ਹਰੇਕ ਅਪਰਾਧ ਲਈ ਘੱਟੋ-ਘੱਟ \$500 ਅਤੇ ਵੱਧ ਤੋਂ ਵੱਧ \$100,000 ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਬਾਇ-ਲਾਅ ਕੁਝ ਵਿਅਕਤੀਆਂ ਨੂੰ ਛੋਟਾ ਦਿੰਦਾ ਹੈ। ਇਹਨਾਂ ਵਿੱਚ ਸ਼ਾਮਲ ਹਨ, ਉਹ ਵਿਅਕਤੀ, ਜੋ ਮੈਡੀਕਲ ਕਾਰਨਾਂ ਕਰਕੇ ਮਾਸਕ ਨਹੀਂ ਪਹਿਨ ਸਕਦੇ ਜਾਂ ਚਿਹਰਾ ਨਹੀਂ ਢਕ ਸਕਦੇ; ਦੋ ਸਾਲ ਤੋਂ ਘੱਟ ਉਮਰ ਦੇ ਬੱਚੇ; ਐਮਰਜੈਂਸੀ ਆਰਡਰਸ ਦੇ ਮੁਤਾਬਕ ਐਥਲੈਟਿਕ ਗਤੀਵਿਧੀ ਵਿੱਚ ਸ਼ਾਮਲ ਵਿਅਕਤੀ ਅਤੇ ਇਜਾਜ਼ਤ ਦਿੱਤੇ ਇਨਡੋਰ ਸੰਸਥਾਨ ਵਿੱਚ ਖਾਣ-ਪੀਣ ਵਾਲੇ ਵਿਅਕਤੀ (ਜਦੋਂ ਸੂਬਾ ਇਨਡੋਰ ਭੋਜਨ ਕਰਨ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦੇਵੇ)। ਪੂਰੀ ਸੂਚੀ ਲਈ, [brampton.ca/masks](http://brampton.ca/masks) ਤੇ ਜਾਓ।

2 ਜੁਲਾਈ ਤੋਂ, ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਦੀਆਂ ਸਾਰੀਆਂ ਬੱਸਾਂ ਤੇ ਅਤੇ ਟਰਮੀਨਲਾਂ ਤੇ, ਗੈਰ-ਮੈਡੀਕਲ ਮਾਸਕ ਪਹਿਨਣਾ ਜ਼ਰੂਰੀ ਹੈ।

ਗੈਰ-ਮੈਡੀਕਲ ਮਾਸਕ ਪਹਿਨਣਾ ਜਾਂ ਚਿਹਰੇ ਨੂੰ ਢਕਣਾ, ਪੀਲ ਪਬਲਿਕ ਹੈਲਥ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਚਾਰ ਮੁੱਖ ਸੁਰੱਖਿਆਤਮਕ ਕਾਰਵਾਈਆਂ ਵਿੱਚੋਂ ਇੱਕ ਹੈ। ਹੋਰ ਤਿੰਨ ਕਾਰਵਾਈਆਂ ਹਨ, ਦੂਰੀ ਰੱਖਣਾ, ਹੱਥ ਧੋਣਾ ਜਾਂ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਅਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਵਿਡ-19 ਹੋ ਸਕਦਾ ਹੈ ਜਾਂ ਤੁਸੀਂ ਇਸਦੇ ਸੰਪਰਕ ਵਿੱਚ ਆਏ ਹੋ, ਤਾਂ ਟੈਸਟ ਕਰਵਾਉਣਾ। [peelregion.ca/coronavirus/core-four/](http://peelregion.ca/coronavirus/core-four/) ਤੇ ਜਾਓ।

ਗੈਰ-ਮੈਡੀਕਲ ਮਾਸਕਾਂ ਦੀ ਅਤੇ ਚਿਹਰੇ ਨੂੰ ਢਕਣ ਅਤੇ ਹੋਰ ਨਿੱਜੀ ਸੁਰੱਖਿਆਤਮਕ ਉਪਕਰਨ (ਪੀ.ਪੀ.ਈ.) (Personal Protective Equipment) (PPE) ਦੀ ਸਹੀ ਵਰਤੋਂ ਬਾਰੇ ਹੋਰ ਜਾਣਨ ਲਈ, [peelregion.ca/coronavirus/prevention/](http://peelregion.ca/coronavirus/prevention/) ਤੇ ਜਾਓ।

ਵਾਧੂ ਜਾਣਕਾਰੀ ਅਤੇ ਕਾਰੋਬਾਰੀਆਂ ਅਤੇ ਫੈਸਿਲਿਟੀ ਸੰਚਾਲਕਾਂ ਲਈ ਵਸੀਲੇ, [brampton.ca/masks](http://brampton.ca/masks) ਤੇ ਉਪਲਬਧ ਹਨ।

ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ, ਸਿਟੀ ਆਫ ਬ੍ਰੈਂਪਟਨ ਦੇ ਯਤਨਾਂ ਬਾਰੇ ਤਾਜ਼ਾ ਜਾਣਕਾਰੀ ਲਈ, [brampton.ca/COVID19](http://brampton.ca/COVID19) ਤੇ ਜਾਓ।

## ਹਵਾਲੇ

“ਜਿਵੇਂ ਕਿ ਅਸੀਂ ਸਾਡੇ ਜਨਤਕ ਸਿਹਤ ਅਧਿਕਾਰੀਆਂ ਤੋਂ ਸੁਣਿਆ ਹੈ, ਲਾਜ਼ਮੀ ਮਾਸਕ ਕੋਵਿਡ-19 ਨੂੰ ਫੈਲਣ ਨੂੰ ਰੋਕਣ ਦਾ ਮਹੱਤਵਪੂਰਨ ਹਿੱਸਾ ਹਨ। ਇਸ ਇਸ ਵਾਇਰਸ ਤੋਂ ਪਰੇ ਚੱਲਦੇ ਰਹਿਣ ਲਈ, ਅਸੀਂ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਤਿਆਰ ਹਾਂ। ਇਸ ਕਰਕੇ ਹੀ ਸਿਟੀ ਬ੍ਰੈਂਪਟਨ ਦੇ ਨਿਵਾਸੀਆਂ ਨੂੰ ਇੱਕ ਮਿਲੀਅਨ ਗੈਰ-ਮੈਡੀਕਲ ਮਾਸਕ ਵੰਡ ਰਹੀ ਹੈ। ਮੈਂ ਪੂਰੇ ਜੀ.ਟੀ.ਏ. ਵਿੱਚ ਮਾਸਕ-ਪਹਿਨਣ ਦੇ ਸਮੂਹਿਕ ਦ੍ਰਿਸ਼ਟੀਕੋਣ ਤੋਂ ਉਤਸ਼ਾਹਿਤ ਹਾਂ। ਮੈਨੂੰ ਪਤਾ ਹੈ ਕਿ ਬ੍ਰੈਂਪਟਨ ਵਿੱਚ ਸਾਡੇ ਨਿਵਾਸੀ, ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਨੂੰ ਤਰਜੀਹ ਦੇਣ ਅਤੇ ਸੁਰੱਖਿਅਤ ਰੱਖਣ ਵਿੱਚ ਆਪਣੀ ਭੂਮਿਕਾ ਨਿਭਾਉਣਾ ਜਾਰੀ ਰੱਖਣਗੇ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਅਸੀਂ ਸਾਡੇ ਭਾਈਚਾਰੇ ਦੇ ਯਤਨਾਂ ਦੇ ਨਤੀਜੇ ਦੇਖੇ ਹਨ ਕਿਉਂਕਿ ਸਾਡੀ ਸਿਟੀ, ਸ਼ਹਿਰ ਨੂੰ ਦੁਬਾਰਾ ਖੋਲ੍ਹਣ ਦੀ ਸੂਬੇ ਦੀ ਸਟੇਜ 2 ਵੱਲ ਅੱਗੇ ਵਧ ਗਈ ਹੈ। ਇਹ ਸਿਹਤ ਨਤੀਜੇ ਜਾਰੀ ਰਹਿਣੀ ਲਾਜ਼ਮੀ ਹੈ। ਇਨਡੋਰ ਥਾਵਾਂ ਵਿਖੇ ਗੈਰ-ਮੈਡੀਕਲ ਮਾਸਕਾਂ ਦੀ ਜ਼ਰੂਰੀ ਵਰਤੋਂ ਜਿਹੀਆਂ ਕਾਰਵਾਈਆਂ ਬਾਰੇ ਸਾਡੇ ਲੋਕਲ ਸਿਹਤ ਮਾਹਰਾਂ ਦੀ ਸਲਾਹ ਦੀ ਪਾਲਣਾ ਕਰਕੇ, ਅਸੀਂ ਬਹਾਲੀ ਦੇ ਸਾਡੇ ਰਸਤੇ ਨੂੰ ਅੱਗੇ ਵਧਾ ਸਕਦੇ ਹਾਂ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਲੀਡ, ਮੇਅਰਸ ਰੀਓਪਨਿੰਗ ਐਂਡ ਰਿਕਵਰੀ ਵਰਕਿੰਗ ਗਰੁੱਪ, ਸਿਟੀ ਆਫ ਬ੍ਰੈਂਪਟਨ

“ਜਿਵੇਂ ਕਿ ਸਿਟੀ ਹੌਲੀ-ਹੌਲੀ ਦੁਬਾਰਾ ਖੁੱਲ ਰਹੀ ਹੈ ਅਤੇ ਸੁਰੱਖਿਅਤ ਰੂਪ ਨਾਲ ਸੇਵਾਵਾਂ ਨੂੰ ਮੁੜ ਸ਼ੁਰੂ ਕਰ ਰਹੀ ਹੈ, ਅਸੀਂ ਹਰ ਉਹ ਕਾਰਵਾਈ ਕਰ ਰਹੇ ਹਾਂ ਜੋ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਕਰੇਗੀ। ਗੈਰ-ਮੈਡੀਕਲ ਮਾਸਕਾਂ ਨੂੰ ਜ਼ਰੂਰੀ ਬਣਾਉਣਾ, ਸਾਡੇ ਭਾਈਚਾਰੇ ਅਤੇ ਅਰਥਚਾਰੇ ਦੇ ਬਿਹਤਰ ਹਿੱਤ ਵਿੱਚ ਹੈ। ਅਸੀਂ ਸਾਡੇ ਕਰਮਚਾਰੀਆਂ, ਨਿਵਾਸੀਆਂ ਅਤੇ ਕਾਰੋਬਾਰੀਆਂ ਨੂੰ ਸਹਿਯੋਗ ਕਰਨ ਦਾ ਹਰ ਸੰਭਵ ਯਤਨ ਕਰਾਂਗੇ ਕਿਉਂਕਿ ਇਹ ਪੂਰੇ ਸ਼ਹਿਰ ਵਿੱਚ ਲਾਗੂ ਹੋ ਰਿਹਾ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

#### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)